



October 27th, 2025

Level 1

HOMEWORK

1. Write & speak ਓ to ਲ 2 times every day. Skip one line each time.

ਮਦੁਪਪਦਯ
ਕਵਨਕਮਗਦੁ
ਅਮੁਕਪਧਮ
ਮਮਪਦਯਮ
ਕਮਮਮਮਮ

2. Read and practice ਓ to ਲ with your parents every day.

3. Practice writing and speaking mixed letters.

ਮਮਮਮਮਮ
ਮਮਮਮਮਮ
ਮਮਮਮਮਮ
ਮਮਮਮਮਮ
ਮਮਮਮਮਮ



4. Practice and memorize counting numbers 1-30.
5. Memorize front side of Dharmic Sheet
6. Start reviewing for your midterm exam, using your midterm outline.

Announcements

1. The 22nd annual Gurmat Center Shaheedi Smagam happening THIS Fri, Oct. 31, 2025 from 4:00 - 9:00 PM. Refer to the invitation card for more details! Support this free event through donations and Seva. Refer sponsorship forms (orange)
2. Join us for the weekly Sunday Youth & Family Darbar Sunday from 5:30 PM to 7 PM in the GC basement. English Katha, Kirtan, and prizes! For all ages! Speaker: Sukhveer Singh.
3. Purchase a "Never Forget 1984" wristband for \$1 at the Dharm Parchar Store.



4. Mock writing exams are happening next week!
5. Midterm outlines have been distributed to students. Refer to this to see what material students will be tested on and when
6. Midterm retests are not allowed. Midterm exams will be the final mark.
7. Shaheedi Smagam GRAND prizes: Inflatable Jump 'n Slide Bounce House, NHL Stanley Cup Rod Hockey Tabletop Game, 14" Mini Foldable Electric Bicycle
8. Dastar tying classes started last week. 3 spots left! For Singhs & Kaurs of all ages! Register online!
9. PARENTS: Sign up in the office to help prepare Langar on Oct. 31 at 12 PM onwards





GURMAT CENTER
SINCE 1993

FREE AND OPEN TO EVERYONE

You are Invited to Gurmat Center's 22nd Annual

ਸ਼ਹੀਦੀ ਸਮਾਗਮ

SHAHEEDI SMAGAM



1984 / 2025

41

YEARS



Friday, October 31, 2025
4:00 pm - 9:00 pm

Wristbands for prizes and candy bags will be handed out between 4:00 pm - 5:00 pm. Arrive early!

University students will also be eligible for wristbands to receive a candy bag.

■ Kirtan	■ Candy bags for all participants
■ Special guest speaker	■ Win cool prizes
■ Gatka	■ 3 grand prize giveaways
■ Video presentation	■ Pizza, french fries, ice cream sandwiches, and much more



GUEST SPEAKER

Bibi Tejpreet Kaur





1984

NEVER FORGET





41 YEARS LATER AND STILL WAITING FOR JUSTICE

30640 Blueridge Drive, Abbotsford, BC ■ 604.855.0020 ■ www.gurmatcenter.com

Taking care of our children's future...today!



22nd ANNUAL SHAHEEDI SMAGAM
Friday, October 31, 2025

NOTICE TO FAMILIES

As in the past 21 years, Gurmat Center will once again be remembering the great Shaheeds of the Sikh nation by holding its 22nd Annual Shaheedi Smagam. Gurmat Center's goal has always been to promote the message of Sikhi and to remember the legacy of our Gurus. The Shaheedi Smagam is always held on the 31st of October so our youth can spend a wonderful evening with Sangat.

All celebrations are great but to forget our own history is an injustice to our future generation. Let's help our children realize how great their Sikh heritage is and bring them out to Gurmat Center on Friday, October 31, 2025. They will receive a bag of candy in place of the time they would spend trick or treating. At the same time, they will get to enjoy pizza, french fries, ice-cream sandwiches, treats, prizes, Gatka and an evening filled with Sangat. The program begins at 4:00 pm and will end approximately at 9:00 pm. Prize wristbands will be distributed between 4:00 and 5:00 pm.

ਬਾਈਵਾਂ ਸਾਲਾਨਾ ਸ਼ਹੀਦੀ ਸਮਾਗਮ - ਸ਼ੁੱਕਰਵਾਰ, ਅਕਤੂਬਰ 31, 2025

ਮਾਪਿਆਂ ਲਈ ਜ਼ਰੂਰੀ ਜਾਣਕਾਰੀ

ਪਿਛਲੇ ਇੱਕੀ ਸਾਲਾਂ ਦੀ ਤਰ੍ਹਾਂ ਇਸ ਵਾਰ ਫਿਰ ਗੁਰਮਤਿ ਸੈਂਟਰ ਸਾਲਾਨਾ ਸ਼ਹੀਦੀ ਸਮਾਗਮ ਅਜੇਜਿਤ ਕਰ ਰਿਹਾ ਹੈ। ਸਿੱਖੀ ਦਾ ਪ੍ਰਚਾਰ ਅਤੇ ਆਪਣੇ ਗੁਰੂ ਸਾਹਿਬਾਂ ਦਾ ਸੁਨੇਹਾ ਦੇਣਾ ਗੁਰਮਤਿ ਸੈਂਟਰ ਦਾ ਹਮੇਸ਼ਾ ਹੀ ਨਿਸ਼ਾਨਾ ਰਿਹਾ ਹੈ। ਅਸੀਂ ਇਹ ਸਮਾਗਮ ਹਰ ਸਾਲ 31 ਅਕਤੂਬਰ ਨੂੰ ਹੀ ਕਰਦੇ ਹਾਂ ਤਾਂ ਕਿ ਸਾਡੇ ਨੌਜਵਾਨ ਬੱਚੇ ਸੰਗਤ ਵਿੱਚ ਇਕ ਯਾਦਗਾਰੀ ਸ਼ਾਮ ਗੁਜ਼ਾਰ ਅਤੇ ਆਪਣੇ ਅਮੀਰ ਵਿਰਸੇ ਦੀ ਜਾਣਕਾਰੀ ਪ੍ਰਾਪਤ ਕਰਕੇ ਉਸ ਉੱਪਰ ਮਾਣ ਮਹਿਸੂਸ ਕਰਨ।

ਸਾਰੇ ਤਿਉਹਾਰ ਵਧੀਆ ਹਨ ਪਰ ਅਸੀਂ ਆਪਣੇ ਇਤਿਹਾਸ ਨੂੰ ਹੀ ਭੁੱਲ ਜਾਈਏ, ਇਹ ਸਾਡੀ ਆਉਣ ਵਾਲੀ ਪੀੜੀ ਨਾਲ ਬੇਇਨਸਾਫ਼ੀ ਹੋਵੇਗੀ। ਆਓ, ਆਪਣੇ ਬੱਚਿਆਂ ਨੂੰ 31 ਅਕਤੂਬਰ, 2025 ਨੂੰ ਗੁਰਮਤਿ ਸੈਂਟਰ ਲੈ ਕੇ ਆਈਏ ਅਤੇ ਉਹਨਾਂ ਨੂੰ ਅਹਿਸਾਸ ਕਰਵਾਈਏ ਕਿ ਸਾਡਾ ਧਰਮ ਕਿੰਨਾ ਮਹਾਨ ਹੈ। ਜਿਹੜੇ ਬੱਚੇ ਟਰਿੱਕ ਔਰ ਟਰੀਟ ਤੇ ਸਮਾਂ ਬਿਤਾਉਣ ਦੀ ਬਜਾਏ ਸੰਗਤ ਵਿੱਚ ਹਾਜ਼ਰੀ ਭਰਨਗੇ ਉਨ੍ਹਾਂ ਨੂੰ ਇੱਥੇ ਹੀ ਕੈਂਡੀਆਂ ਦਾ ਬੈਗ ਵੀ ਦਿੱਤਾ ਜਾਵੇਗਾ। ਆਈਆਂ ਹੋਈਆਂ ਸੰਗਤਾਂ ਦੀ ਫਰੈਂਚ ਫਰਾਈਜ਼, ਆਈਸ ਕ੍ਰੀਮ ਸੈਂਡਵਿਚ ਅਤੇ ਪੀਜ਼ੇ ਨਾਲ ਸੇਵਾ ਕੀਤੀ ਜਾਵੇਗੀ ਅਤੇ ਡਰਾਮ ਵੀ ਕੱਢੇ ਜਾਣਗੇ। ਗੱਤਕੇ ਦਾ ਅਖਾੜਾ ਵੀ ਸਜੇਗਾ। ਪ੍ਰੋਗਰਾਮ 4:00 ਵਜੇ ਸ਼ੁਰੂ ਹੋ ਕੇ 9:00 ਵਜੇ ਤੱਕ ਚੱਲੇਗਾ। ਟਿਕਟ ਸੈਂਟਰ 4:00 ਤੋਂ 5:00 ਵਜੇ ਤੱਕ ਚੱਲੇਗਾ। ਟਿਕਟ ਸੈਂਟਰ 4:00 ਤੋਂ 5:00 ਵਜੇ ਖੁੱਲੇਗਾ।

Location: Gurdwara Sahib Kalgidhar Darbar
30640 Blueridge Drive, Abbotsford, BC



30640 Blueridge Drive, Abbotsford, BC ■ 604.855.0020 ■ www.gurmatcenter.com

Taking care of our children's future...today!



Shaheedi Smagam
Friday, October 31, 2025
Sponsorship Form



We are asking all families to help support this free event through donations and Seva. The following are areas in which we would greatly appreciate your assistance. You do not have to contribute the full amount and can donate a portion of a particular item. If you would personally like to purchase an item from the list, please ask the office for more information.

How you can donate:

- At the Gurmat Center office between 5:00 - 7:30 PM, Monday - Friday (Cash, cheque or card)
- E-transfer to donate@gurmatcenter.com
- Online at www.gurmatcenter.com/donate

ਅਸੀਂ ਸਾਰੇ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਕੁਰਮਤਿ ਸੈਂਟਰ ਦੇ ਆ ਕੇ ਇਸ ਚੰਡੀ ਸਮਾਗਮ ਵਿੱਚ ਮਦਦ ਅਤੇ ਸੇਵਾ ਨਾਲ ਸਾਡੀ ਮਦਦ ਕਰੋ। ਇਸ ਦੌਰਾਨ ਹੋਣ ਵਾਲੀਆਂ ਸੇਵਾਵਾਂ ਨੂੰ ਸਮਰਥਨ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। ਜੇਕਰ ਤੁਸੀਂ ਕਿਸੇ ਚੰਡੀ ਦੇ ਸਾਰੇ ਖੋਜ਼ੇ ਵੀ ਸੇਵਾ ਨਹੀਂ ਕਰ ਸਕਦੇ ਤਾਂ ਹੁਸ਼ੀਰ ਬੰਨ੍ਹ ਲਿਆ ਜਾਂ ਸਕਦੇ ਹੋ। ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ। ਆਪ ਜੀ ਦੇ ਯੋਗਦਾਨੀ ਹੋਵੇਗੇ।

ਭੇਜਣ ਵਾਲੇ ਕਰ ਸਕਦੇ ਹੋ:

- ਕੁਰਮਤਿ ਸੈਂਟਰ ਦੇ ਦਫ਼ਤਰ ਵਿੱਚ ਆ ਕੇ 5:00 - 7:30 PM ਸੋਮਵਾਰ ਤੋਂ ਫ਼੍ਰਾਇਡੇਅ (ਕੈਸ਼, ਚੈਕ ਜਾਂ ਕਾਰਡ)
- ਈ-ਟਰਾਂਸਫਰ - donate@gurmatcenter.com
- ਵੈਬਸਾਈਟ ਤੇ www.gurmatcenter.com/donate

ITEM	QUANTITY REQUIRED	YOUR CONTRIBUTION (\$ OR ITEM)
Grand Prizes	\$3000	Sponsored by Morrison Windows Ltd.
Prizes	\$1500	
Pizza Langer (180 pizzas)	\$2500	
French Fries	12 bags (Costco)	
Guru Kay Langer (Bheta) (ਗੁਰੂ ਕੇ ਲੰਗਰ ਦੀ ਭੇਟ)	\$800	
Pakoray, Vasin, Gulab Jaman ਪਕੌਰੇ, ਵੇਸਟ, ਗੁਲਾਬ ਜਾਮਨ	Contact the Gurmat Center Office	
Ketchup	6 cans	
Coke (2L)	45 bottles	
Crush (2L)	25 bottles	
7-Up (2L)	20 bottles	
Ice-cream sandwiches	500 sandwiches	
Candy	\$3000	
Milk	5 gallons	
Disposable Plates	1500	
Disposable Cups	2000	
Napkins	3000	

ALL DONATIONS MUST BE BROUGHT IN BY WEDNESDAY, OCTOBER 22, 2025 (Contact the office for more details)
 Donations will also be accepted on the day of the Shaheedi Smagam

Parent Name: _____
 Address: _____
 Telephone #: _____
 Student Name: _____
 Student Level: _____

FOR OFFICE USE ONLY

Amount/Item: \$ _____
 Cash - Credit Card - Cheque (# _____)
 E-Transfer - Online (circle one)
 Receipt #: _____
 Name of GC Sevdar: _____

30640 Blueridge Drive, Abbotsford, BC ■ 604.855.0020 ■ www.gurmatcenter.com

Taking care of our children's future...today!